

29.01.2022

<b>TO</b> CORPORATE RELATIONSHIP DEPARTMENT BSE LIMITED . FLOOR 25, FEROZE JEEJEEBHOY TOWERS, DALAL STREET , MUMBAI- 400001 (PH: 022- 22721233-34 FAX:22722082, 22722037	<b>TO</b> THE MANAGER, NATIONAL STOCK EXCHANGE OF INDIA LTD., EXCHANGE PLAZA, BANDRA KURLA COMPLEX, BANDRA (EAST), MUMBAI – 400051
BSE Code: 524332	NSE SCRIP CODE: BCLIND

**REG: SUBMISSION OF COPIES OF THE UNAUDITD FINANCIAL RESULTS PUBLISHED IN NEWSPAPERS**

DEAR SIR,

Pursuant to Regulation 30 of SEBI (LODR) Regulations, 2015, please find enclosed herewith newspapers clippings of the Unaudited Financial Results of the Company for Quarter / Nine Months ended 31<sup>st</sup> December, 2021 as published in "Financial Express" and "Desh Sevak" .

Thanking You,  
Yours faithfully,  
For BCL Industries Limited



**Gurinder Makkar**  
Company Secretary & Compliance Officer  
M.NO. F5124

**Motilal Asset Management Company Limited**

Office : 10<sup>th</sup> Floor, Motilal Oswal Tower, Rahimtullah Sayani Road,  
Parel ST Depot, Prabhadevi, Mumbai - 400 025  
22222, +91 22 40548002 • Email : mfservice@motilaloswal.com  
CIN No.: U67120MH2008PLC188186  
www.motilaloswalmf.com and www.mostshares.com

**Information Document (SID) & Key Information Memorandum (KIM)  
Nasdaq 100 Fund of Fund:**

Motilal Oswal Trustee Company Limited (MOTCL/the Trustee) has  
Lending in, Motilal Oswal Nasdaq 100 Fund of Fund (the Scheme)  
SEBI circulars issued in this regard.

More than 20% of its net assets in securities lending and not more than 5%  
will be deployed in securities lending to any single intermediary.

Lending:  
securities through an approved intermediary to a borrower under an  
with the condition that the borrower will return equivalent securities of  
of the specified period along with the corporate benefits accruing on the  
scheme undertakes stock lending as prescribed in the Regulations, it may,  
ly risk and other risks associated with the securities lending. Unitholders  
ere are risks inherent to securities lending, including the risk of failure of  
proved intermediary, to comply with the terms of the agreement entered  
ies i.e. the Scheme and the approved intermediary. Such failure can  
to the collateral put up by the borrower of the securities, the inability  
turn the securities deposited by the lender and the possible loss of any  
lender from the securities lent. The Fund may not be able to sell such  
temporary illiquidity.

ages will be carried out in the Scheme Information Document (SID) of the  
um forms an integral part of the SID & KIM of the Scheme.

ditions will remain unchanged.

For Motilal Oswal Asset Management Company Limited  
(Investment Manager for Motilal Oswal Mutual Fund)

Sd/-  
Navin Agarwal  
Managing Director & Chief Executive Officer

ESTMENTS ARE SUBJECT TO MARKET RISKS,  
HEME RELATED DOCUMENTS CAREFULLY.

PARTICULARS	EXTRACT OF CONSOLIDATED UNAUDITED FINANCIAL RESULTS FOR QUARTER / NINE MONTHS ENDED 31ST DECEMBER, 2021 (RS. IN LAKHS)					
	Quarter Ended			Nine Months Ended		F.Y. Ended
	31.12.2021	30.09.2021	31.12.2020	31.12.2021	31.12.2020	31.03.2021
	(Unaudited)	(Unaudited)	(Unaudited)	(Unaudited)	(Unaudited)	(Audited)
TOTAL REVENUE FROM OPERATIONS	56659.97	46419.44	40146.54	148299.85	100481.74	143609.96
PROFIT BEFORE EXCEPTIONAL ITEMS AND TAX	3162.07	2676.41	1400.57	8048.01	3867.3	5786.58
PROFIT BEFORE TAX AFTER EXCEPTIONAL ITEMS	3162.07	2676.41	1400.57	8048.01	3867.3	5786.58
NET PROFIT AFTER TAX AND EXCEPTIONAL ITEMS	2412.84	2092.52	1006.75	6192.61	2885.93	4215.32
TOTAL COMPREHENSIVE INCOME (11+12)	2412.84	2092.52	1006.75	6192.61	2938.93	4176.92
PAID UP EQUITY SHARE CAPITAL ((EQUITY SHARES OF RS. 10/- EACH)	2415.00	2415.00	2415.00	2415.00	2415.00	2415.00
OTHER EQUITY	32308.43	29614.81	25233.29	32308.43	25233.29	26301.64
EARNINGS PER SHARE (of Re. 10/- each) (not annualised):						
(a) Basic (Rs.)	9.99	8.66	4.17	25.64	13.18	18.75
(b) Diluted (Rs.)	9.99	8.66	4.17	25.64	13.18	18.75

The abstract of the Standalone Unaudited Financial Results for Quarter/ Nine months ended 31st December, 2021 is as given below:						
Total Revenue from Operations	56659.94	46419.44	40146.53	148299.69	100481.72	143606.70
Net Profit before Tax, Exceptional and/or Extraordinary items# )	3171.93	2686.52	1469.78	8074.87	4044.25	6094.83
Net Profit after Exceptional and/or Extraordinary items# )	2422.7	2102.63	1075.96	6219.47	3062.88	4523.57
Total Comprehensive Income for the period (after tax)	2422.7	2102.63	1075.96	6219.47	3115.88	4485.17

The above is an extract of the detailed format of Consolidated/ Standalone Unaudited Financial Results for Quarter/ Nine Months ended 31.12.2021 filed with the Stock Exchanges (BSE)/ (NSE) under Regulation 33 of the SEBI (Listing and Other Disclosure Requirements) Regulations, 2015. The full format of Unaudited Consolidated and Standalone Financial Results are available on the websites of the BSE/ NSE (Stock Exchange) i.e. www.bseindia.com, www.nseindia.com and on Company's website i.e. www.bcl.ind.in

For and on behalf of the Board of Directors  
Sd/-  
( SAT NARAIN GOYAL )  
Whole Time Director  
DIN: 00050643

Date: 28.01.2022  
Place: Bathinda (PB.)

**ATED**

ai - 400 093.  
336 6579;

21		(₹ In Lakhs)	
Months ended	Year ended	Unaudited	Audited
31.12.2020	31.03.2021		
27,136.98	40,344.88		
(2,314.57)	(1,816.29)		
(2,314.57)	(1,816.29)		
(1,965.18)	(1,461.84)		
(1,331.32)	(565.00)		
1,003.04	1,003.04		
	23,351.92		
(1.96)	(1.46)		
(1.96)	(1.46)		
(Not Annualised)			

ults filed with the Stock  
ments) Regulations 2015.  
on the websites of the  
Company's website at

Board of directors at their  
Statutory Auditors of the

**Kokuyo Camlin Limited**

Dilip Dandekar  
Non Executive Director

THIS IS A PUBLIC ANNOUNCEMENT FOR INFORMATION PURPOSES ONLY AND IS NOT A PROSPECTUS ANNOUNCEMENT AND DOES NOT CONSTITUTE AN INVITATION OR OFFER TO ACQUIRE, PURCHASE OR SUBSCRIBE TO SECURITIES. NOT FOR RELEASE, PUBLICATION OR DISTRIBUTION, DIRECTLY OR INDIRECTLY, OUTSIDE INDIA.

**PUBLIC ANNOUNCEMENT**



**DHARMAJ**  
CROP GUARD LIMITED

**DHARMAJ CROP GUARD LIMITED**

Dharmaj Crop Guard Limited ("Company" or "Issuer") was incorporated on January 19, 2015, at Ahmedabad as a public limited company under the Companies Act, 2013 pursuant to a certificate of incorporation issued by the Registrar of Company, Gujarat at Ahmedabad ("RoC"). For further details on the change in name and the registered office of our Company, see "History and Certain Corporate Matter" on page 174 of the draft red herring prospectus dated January 27, 2022 ("DRHP"), filed with the Securities and Exchange Board of India ("SEBI") on January 28, 2022.

Corporate Identity Number: U24100GJ2015PLC081941

Registered Office: Plot No. 408 to 411, Kerala GIDC Estate, Off NH-8, At: Kerala, Taluka Bavla, Ahmedabad - 382 220, Gujarat, India; Tel: +91-2714-268000  
Corporate Office: Office No. 901 to 903 and 911, B-square 2, Iscon Ambli Road, Ahmedabad - 380 058, Gujarat, India; Tel: +91-79-29603735  
Contact Person: Malvika Bhadreshbhai Kapasi, Company Secretary and Compliance Officer, E-mail: cs@dharmajcrop.com; Website: www.dharmajcrop.com

**OUR PROMOTERS: RAMESHBHAI RAVAJIBHAI TALAVIA, JAMANKUMAR HANSARAJBHAI TALAVIA, JAGDISHBHAI RAVJIBHAI SAVALIYA AND VISHAL DOMADIA**

INITIAL PUBLIC OFFERING OF UP TO [●] EQUITY SHARES OF FACE VALUE OF ₹ 10 EACH ("EQUITY SHARES") OF OUR COMPANY FOR CASH AT A PRICE OF ₹ [●] PER EQUITY SHARE, INCLUDING A PREMIUM OF ₹ [●] PER EQUITY SHARE, (THE "OFFER PRICE") AGGREGATING UP TO ₹ [●] MILLION, COMPRISING OF A FRESH ISSUE OF UP TO [●] EQUITY SHARES AGGREGATING UP TO ₹ 2,160.00 MILLION BY OUR COMPANY ("FRESH ISSUE") AND AN OFFER FOR SALE OF UP TO 709,500 EQUITY SHARES BY MANJULABEN RAMESHBHAI TALAVIA, 656,000 EQUITY SHARES BY MUKTABEN JAMANKUMAR TALAVIA, UP TO 87,500 EQUITY SHARES BY DOMADIA ARTIBEN AND UP TO 30,000 EQUITY SHARES BY ILABEN JAGDISHBHAI SAVALIYA (COLLECTIVELY, THE "SELLING SHAREHOLDERS"), AGGREGATING UP TO 1,483,000 EQUITY SHARES ("OFFERED SHARES") AGGREGATING UP TO ₹ [●] MILLION (THE "OFFER FOR SALE" AND TOGETHER WITH THE FRESH ISSUE, THE "OFFER").

THE OFFER INCLUDES A RESERVATION OF UP TO [●] EQUITY SHARES AGGREGATING UP TO ₹ [●] MILLION FOR SUBSCRIPTION BY ELIGIBLE EMPLOYEES (WHICH SHALL NOT EXCEED 5% OF THE POST-OFFER EQUITY SHARE CAPITAL OF OUR COMPANY) (THE "EMPLOYEE RESERVATION PORTION") AT A DISCOUNT OF [●]% (EQUIVALENT TO ₹ [●]) ON THE OFFER PRICE. THE OFFER LESS THE EMPLOYEE RESERVATION PORTION IS HEREINAFTER REFERRED TO AS THE "NET OFFER". THE OFFER AND THE NET OFFER SHALL CONSTITUTE [●]% AND [●]%, RESPECTIVELY, OF THE POST-OFFER PAID-UP EQUITY SHARE CAPITAL OF OUR COMPANY.

\*Our Company and the Selling Shareholders in consultation with the BRLMs, may offer a discount of up to [●]% of the Offer Price to Eligible Employees bidding in the Employee Reservation Portion.

THE PRICE BAND AND MINIMUM BID LOT WILL BE DECIDED BY OUR COMPANY AND THE SELLING SHAREHOLDERS IN CONSULTATION WITH THE BRLMs (INCLUDING THE RUPEE AMOUNT OF DISCOUNT, IF ANY, TO THE ELIGIBLE EMPLOYEES BIDDING IN THE EMPLOYEE RESERVATION PORTION ("EMPLOYEE DISCOUNT"), IF ANY) WILL BE ADVERTISED IN ALL EDITIONS OF [●] (A WIDELY CIRCULATED ENGLISH NATIONAL DAILY NEWSPAPER), ALL EDITIONS OF [●] (A WIDELY CIRCULATED HINDI NATIONAL DAILY NEWSPAPER) AND THE GUJARAT EDITION OF [●] (A WIDELY CIRCULATED GUJARATI NEWSPAPER, GUJARATI BEING THE REGIONAL LANGUAGE OF GUJARAT, WHERE OUR REGISTERED OFFICE IS SITUATED), AT LEAST TWO WORKING DAYS PRIOR TO THE BID/OFFER OPENING DATE IN ACCORDANCE WITH THE SECURITIES AND EXCHANGE BOARD OF INDIA (ISSUE OF CAPITAL AND DISCLOSURE REQUIREMENTS) REGULATIONS, 2018, AS AMENDED ("SEBI ICDR REGULATIONS"), AND SUCH ADVERTISEMENT SHALL BE MADE AVAILABLE TO BSE LIMITED ("BSE") AND NATIONAL STOCK EXCHANGE OF INDIA LIMITED ("NSE", AND TOGETHER WITH BSE, THE "STOCK EXCHANGES") FOR THE PURPOSES OF UPLOADING ON THEIR RESPECTIVE WEBSITES.

In case of any revision in the Price Band, the Bid/Offer Period will be extended by at least three additional Working Days after such revision in the Price Band, subject to the Bid/Offer Period not exceeding 10 Working Days. In cases of force majeure, banking strike or similar circumstances, our Company may, for reasons to be recorded in writing, extend the Bid/Offer Period for a minimum of three Working Days, subject to the Bid/Offer Period not exceeding 10 Working Days. Any revision in the Price Band and the revised Bid/Offer Period, if applicable, shall be widely disseminated by notification to the Stock Exchanges, by issuing a press release, and also by indicating the change on the respective websites of the BRLMs and at the terminals of the members of the Syndicate and by intimation to Designated Intermediaries and the Sponsor Bank, as applicable.

This Offer is being made in terms of Rule 19(2)(b) of the Securities Contracts (Regulation) Rules, 1957, as amended ("SCRR"), read with Regulation 31 of the SEBI ICDR

